



**ਦਫਤਰ ਜਿਲਾ ਮੈਜਿਸਟਰੇਟ, ਜਲੰਧਰ**  
Office of the District Magistrate  
Jalandhar (Punjab)

No. ....  
Date .....

Phone :0181-2224783(O)  
:0181-2459664(R)  
Fax: :0181-2224727  
Email: dc.jal@punjabmail.gov.in

**ਹੁਕਮ**

ਜਦੋਂ ਕਿ ਵਿਸ਼ਵ ਭਰ ਵਿੱਚ ਕੋਵਿਡ-19 ਮਹਾਂਮਾਰੀ ਦੇ ਵੱਧਦੇ ਹੋਏ ਖੱਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ National Disaster Management Act, 2005, ਅਤੇ Epidemic Diseases Act, 1897 ਪਹਿਲਾਂ ਹੀ ਇਨਵੇਕ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ-4/ਐਮ.ਏ ਮਿਤੀ 23-03-2020 ਰਾਹੀਂ ਜਿਲਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਇਸ ਦਫਤਰ ਦੇ ਪੱਤਰ ਨੰ. 8401-8415/ਐਮ.ਸੀ.4/ਐਮ.ਏ ਮਿਤੀ-12.05.2020 ਰਾਹੀਂ ਜਲੰਧਰ ਜਿਲ੍ਹੇ ਵਿੱਚ ਕੁੱਝ ਸ਼ਰਤਾਂ ਹੇਠ ਜਰੂਰੀ ਸੇਵਾਵਾਂ (Essential Services) ਦੀਆਂ ਦੁਕਾਨਾਂ ਨੂੰ ਸਵੇਰੇ 7 am ਤੋਂ ਬਾਅਦ ਦੁਪਿਹਰ 3 pm ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਗਈ ਸੀ ਜੋ ਕਿ ਹੇਠ ਅਨੁਸਾਰ ਸਨ:-

1. ਇਲੈਕਟ੍ਰੀਸ਼ੀਅਨ ਅਤੇ ਇਲੈਕਟਰੀਕਲ ਰਿਪੇਅਰ ਦਾ ਕੰਮ
2. ਏ.ਸੀ ਰਿਪੇਅਰ ਦਾ ਕੰਮ
3. ਵਹੀਕਲ ਰਿਪੇਅਰ ਅਤੇ ਸਪੇਅਰ ਪਾਰਟਸ ਦੀ ਸਪਲਾਈ ਦਾ ਕੰਮ
4. ਪਲੰਬਰ ਦਾ ਕੰਮ
5. ਕੰਪਿਊਟਰ ਰਿਪੇਅਰ ਦਾ ਕੰਮ
6. ਮੋਬਾਇਲ ਰਿਪੇਅਰ ਦਾ ਕੰਮ
7. ਇਨਵਰਟਰ ਰਿਪੇਅਰ ਦਾ ਕੰਮ
8. ਕਾਰਪੇਂਟਰ ਸਰਵਿਸਜ਼ (ਲੱਕੜ ਦਾ ਕੰਮ)
9. ਵਾਟਰ ਪਿਊਰੀਫਾਇਰ ਰਿਪੇਅਰ
10. ਨਵੇਂ ਟਾਇਰਾਂ ਦੀ ਸਪਲਾਈ ਅਤੇ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ
11. ਸਾਈਕਲ ਰਿਪੇਅਰ ਦਾ ਕੰਮ
12. ਵੇਲਡਿੰਗ ਦਾ ਕੰਮ

ਹੁਣ ਪੰਜਾਬ ਸਰਕਾਰ ਦੇ ਪੱਤਰ ਨੰ. SS/ACSH/2020/420 ਮਿਤੀ- 14.05.2020 ਰਾਹੀਂ ਹੋਇਆ ਹਦਾਇਤਾਂ ਨੂੰ ਮੁੱਖ ਰਖਦੇ ਹੋਏ ਅਤੇ ਉਕਤ ਪੱਤਰ ਦੀ ਲਗਾਤਾਰਤਾ ਵਿੱਚ ਇਹ ਉਪਰੋਕਤ ਲਿਖੀਆਂ ਜਰੂਰੀ ਸੇਵਾਵਾਂ (Essential Services) ਦੀਆਂ ਦੁਕਾਨਾਂ ਨੂੰ ਸਵੇਰੇ 7 am ਤੋਂ ਬਾਅਦ ਸ਼ਾਮ 6 pm ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ।

ਉਪਰੋਕਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਮਿਸਤਰੀ/ਵਿਅਕਤੀ/ਮਕੈਨਿਕ ਘਰ-ਘਰ ਜਾਕੇ ਇਹ ਸੇਵਾਵਾਂ ਸਵੇਰੇ 7 am ਤੋਂ ਸ਼ਾਮ 7 pm ਤੱਕ ਦੇ ਸਕਦੇ ਹਨ। ਇਹ ਸੇਵਾਵਾਂ ਦੇਣ ਸਮੇਂ ਜਾਂ ਦੁਕਾਨਾਂ ਖੋਲਣ ਸਮੇਂ ਸ਼ਰੀਰਿਕ ਦੂਰੀ ਅਤੇ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਸਾਰੀਆਂ ਗਾਈਡਲਾਈਨਜ਼ ਦਾ ਧਿਆਨ ਰਖਿਆ ਜਾਵੇ। ਸੇਵਾਵਾਂ ਪ੍ਰਦਾਨ ਕਰਨ ਵਾਲੇ ਮਿਸਤਰੀ/ਮਕੈਨਿਕ/ਵਿਅਕਤੀ ਮਾਸਕ ਪਹਿਨ ਕੇ ਰੱਖਣਗੇ ਅਤੇ ਹੈਂਡ ਸੈਨੀਟਾਇਜ਼ਰ ਦਾ ਪ੍ਰਯੋਗ ਕਰਨਗੇ ਅਤੇ ਕਿਸੇ ਵੀ ਘਰ ਵਿੱਚ ਰਿਪੇਅਰ ਕਰਨ ਜਾਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣਗੇ। ਰਿਪੇਅਰ ਕਰਨ ਵਾਲੇ ਮਿਸਤਰੀ/ਮਕੈਨਿਕ/ਵਿਅਕਤੀ ਨੂੰ ਕਿਸੇ ਕਿਸਮ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਇਨ੍ਹਾਂ ਦੇ ਕੰਮ ਕਰਨ ਵਾਲੇ ਸੰਦਾਂ ਦਾ ਬੈਲਾ/ਬੈਗ (Implements Bag) ਹੀ ਇਨ੍ਹਾਂ ਦੇ ਮਕੈਨਿਕ ਹੋਣ ਦਾ ਸਬੂਤ ਹੋਵੇਗਾ ਅਤੇ ਇਸਨੂੰ ਇਨ੍ਹਾਂ ਦਾ ਬਤੋਰ ਕਰਫਿਊ ਪਾਸ ਸਮਝਿਆ ਜਾਵੇਗਾ ਅਤੇ ਇਨ੍ਹਾਂ ਨੂੰ ਕਿਸੇ ਵੀ ਨਾਕੇ ਤੇ ਰੋਕਿਆ ਨਹੀਂ ਜਾਵੇਗਾ।

*ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਹੁਕਮ Containment Zones ਵਿੱਚ ਲਾਗੂ ਨਹੀਂ ਹੋਣਗੇ।*

ਕੇਂਦਰ ਅਤੇ ਰਾਜ ਸਰਕਾਰ ਵਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ National Disaster Management Act, 2005 ਅਤੇ Epidemic Diseases Act, 1897 ਨੂੰ Invoke ਕੀਤਾ ਜਾ ਚੁੱਕਾ ਹੈ। ਇਸ ਲਈ ਇਹ ਆਰਡਰ ਲੋਕ ਹਿੱਤ ਨੂੰ ਧਿਆਨ ਵਿੱਚ ਰਖਦੇ ਹੋਏ ਜਾਰੀ ਕੀਤਾ ਜਾ ਰਿਹਾ ਹੈ।



ਜਲੰਧਰ।



ਦਫਤਰ ਜਿਲਾ ਮੈਜਿਸਟਰੇਟ, ਜਲੰਧਰ  
Office of the District Magistrate  
Jalandhar (Punjab)


No. ....  
Date .....

Phone :0181-2224783(O)  
:0181-2459664(R)  
Fax: :0181-2224727  
Email: dc.jal@punjabmail.gov.in

ਪਿੱਠ ਅੰਕਣ ਨੰ. 8621-8635 /ਐਮ.ਸੀ.4/ਐਮ.ਏ ਮਿਤੀ- 14.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਕਮਿਸ਼ਨਰ, ਜਲੰਧਰ ਮੰਡਲ, ਜਲੰਧਰ
3. ਕਮਿਸ਼ਨਰ ਆਫ ਪੁਲਿਸ ਜਲੰਧਰ
4. ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ
6. ਜਿਲ੍ਹਾ ਲੋਕ ਸਪੰਰਕ ਅਫਸਰ, ਜਲੰਧਰ
7. ਪੀ.ਏ. ਟੂ ਡੀ.ਐਮ., ਸਟੈਨੇ ਟੂ ਏ.ਡੀ.ਐਮ, ਸਟੈਨੇ ਟੂ ਏ.ਸੀ(ਜ), ਸਟੈਨੇ ਟੂ ਏ.ਸੀ(ਸਿ)

  
ਵਾ. ਜਿਲ੍ਹਾ ਮੈਜਿਸਟਰੇਟ,  
ਜਲੰਧਰ।